

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ, ਕੈਨੇਡਾ ਇੰਫਰਾਸਟ੍ਰਕਚਰ ਬੈਂਕ ਤੋਂ ਬ੍ਰੈਂਪਟਨ ਟ੍ਰਾਂਜ਼ਿਟ ਲਈ 400 ਮਿਲੀਅਨ ਡਾਲਰ ਦੀ ਵਚਨਬੱਧਤਾ ਸੁਰੱਖਿਅਤ ਕੀਤੀ

ਬ੍ਰੈਂਪਟਨ, ਓਨਟਾਰੀਓ (21 ਜੁਲਾਈ, 2021) – ਅੱਜ, ਸਿਟੀ ਆਫ ਬ੍ਰੈਂਪਟਨ ਅਤੇ ਕੈਨੇਡਾ ਇੰਫਰਾਸਟ੍ਰਕਚਰ ਬੈਂਕ (ਸੀ.ਆਈ.ਬੀ.) (Canada Infrastructure Bank) (CIB) ਨੇ ਆਪਣੇ ਨਿਰਪੱਖ ਸਮਝੌਤੇ ਦਾ ਐਲਾਨ ਕੀਤਾ, ਜਿਸ ਵਿੱਚ ਸੀ.ਆਈ.ਬੀ., 2027 ਤੱਕ 450 ਜ਼ੀਰੋ-ਨਿਕਾਸੀ ਬੱਸਾਂ (ਜੈਡ.ਈ.ਬੀ.) ਦੀ ਬ੍ਰੈਂਪਟਨ ਟ੍ਰਾਂਜ਼ਿਟ ਦੀ ਖਰੀਦ ਵਿੱਚ ਸਹਾਇਤਾ ਲਈ 400 ਮਿਲੀਅਨ ਡਾਲਰ ਦੇਵੇਗਾ।

ਇਸ ਸਮਝੌਤੇ ਹੇਠ, ਸੀ.ਆਈ.ਬੀ. (CIB) ਦੀ ਰਕਮ, ਜੈਡ.ਈ.ਬੀ. (ZEB) ਅਤੇ ਸਬੰਧਿਤ ਐਨ-ਸਟ੍ਰੀਟ ਚਾਰਜਿੰਗ ਇੰਫਰਾਸਟ੍ਰਕਚਰ ਦੀ ਉੱਚ ਅਪਫ੍ਰੰਟ ਕੈਪੀਟਲ ਲਾਗਤ ਵਿੱਚ ਯੋਗਦਾਨ ਦੇਵੇਗੀ। ਇਹ ਮਿਊਨਿਸਿਪਲਟੀ ਦੇ ਨਾਲ, ਸੀ.ਆਈ.ਬੀ. ਦੀ ਤੀਜੀ ਜੈਡ.ਈ.ਬੀ. ਵਚਨਬੱਧਤਾ ਹੈ, ਜੋ ਹੁਣ ਤੱਕ ਕੈਨੇਡਾ ਵਿੱਚ ਪੂਰੀ ਤਰ੍ਹਾਂ ਇਲੈਕਟ੍ਰਿਕ ਪਬਲਿਕ ਟ੍ਰਾਂਜ਼ਿਟ ਵਾਹਨਾਂ ਲਈ ਸਭ ਤੋਂ ਵੱਡੇ ਪਰਿਵਰਤਨਾਂ ਵਿੱਚ ਇੱਕ ਦੀ ਹਿਮਾਇਤ ਕਰਦੀ ਹੈ।

ਪੂਰੇ-ਇਲੈਕਟ੍ਰਿਕ ਬੱਸ ਫਲੀਟ ਵਿੱਚ ਬਦਲੀ, ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਅਤੇ ਗ੍ਰੀਨ ਸਿਟੀ (Green City) ਬਣਾਉਣ ਦੀਆਂ ਸਿਟੀ ਦੀਆਂ ਵਚਨਬੱਧਤਾਵਾਂ ਤੇ ਅਧਾਰਿਤ ਹੈ। ਜੈਡ.ਈ.ਬੀ., ਸਥਿਰ ਟ੍ਰਾਂਜ਼ਿਟ ਵਾਹਨ ਹਨ, ਜੋ ਸਾਡੀ ਕਮਿਊਨਿਟੀ ਨੂੰ ਪ੍ਰਭਾਵਸ਼ਾਲੀ, ਸ਼ਾਂਤ ਅਤੇ ਸਾਫ਼ ਸਵਾਰੀ ਪ੍ਰਦਾਨ ਕਰਨਗੇ।

ਟ੍ਰਾਂਜ਼ਿਟ ਵਾਹਨਾਂ ਦਾ ਇਲੈਕਟ੍ਰੀਫਿਕੇਸ਼ਨ, ਬ੍ਰੈਂਪਟਨ ਵਿੱਚ ਜੀ.ਐਚ.ਜੀ. (GHG) ਨੂੰ 2050 ਤੱਕ 80 ਪ੍ਰਤੀਸ਼ਤ ਘਟਾਉਣ ਦੇ ਸਿਟੀ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਣ ਉਪਲਬਧੀ ਹੈ। ਇਸ ਵੇਲੇ, ਬ੍ਰੈਂਪਟਨ ਟ੍ਰਾਂਜ਼ਿਟ ਦੇ ਫਲੀਟ ਵਿੱਚ ਅੱਠ ਬੈਟਰੀ ਇਲੈਕਟ੍ਰਿਕ ਬੱਸਾਂ ਅਤੇ ਚਾਰ ਓਵਰਹੈੱਡ ਚਾਰਜਰ ਹਨ, ਜਿਸ ਨਾਲ ਪ੍ਰਤੀ ਸਾਲ ਪ੍ਰਤੀ ਬੱਸ ਲਗਭਗ 235 ਟਨ CO₂ ਦੀ ਬੱਚਤ ਹੁੰਦੀ ਹੈ; ਨਾਲ ਹੀ, ਜੂਮ (Züm) ਬੱਸਾਂ ਦੇ 133 ਹਾਈਬ੍ਰਿਡ-ਇਲੈਕਟ੍ਰਿਕ ਫਲੀਟ ਦਾ ਵਾਧਾ ਹੋਇਆ ਹੈ।

ਅੰਤਿਮ ਸਮਝੌਤਾ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਅਤੇ ਰੀਜਨਲ ਕਾਉਂਸਿਲ (Regional Council) ਦੀ ਪ੍ਰਵਾਨਗੀ ਅਧੀਨ ਹੋਵੇਗਾ। ਸੀ.ਆਈ.ਬੀ. ਅਤੇ ਸਿਟੀ ਆਫ ਬ੍ਰੈਂਪਟਨ ਨੂੰ ਉਮੀਦ ਹੈ ਕਿ 2021 ਦੇ ਅੰਤ ਤੱਕ ਇਹ ਸਾਰਾ ਕੰਮ ਪੂਰਾ ਹੋ ਜਾਵੇਗਾ।

ਲਿੰਕ

- [ਕੈਨੇਡਾ ਇੰਫਰਾਸਟ੍ਰਕਚਰ ਬੈਂਕ ਨੇ ਸਿਟੀ ਆਫ ਬ੍ਰੈਂਪਟਨ ਦੀ 450 ਜ਼ੀਰੋ-ਨਿਕਾਸੀ ਬੱਸ ਬਦਲੀ ਲਈ 400 ਮਿਲੀਅਨ ਡਾਲਰ ਦੀ ਵਚਨਬੱਧਤਾ ਕੀਤੀ \(Canada Infrastructure Bank commits up to \\$400 million towards the City of Brampton's 450 zero-emission bus transition\)](#)

ਹਵਾਲੇ

“ਮੈਨੂੰ ਬ੍ਰੈਂਪਟਨ ਟ੍ਰਾਂਜ਼ਿਟ ਲਈ ਸੀ.ਆਈ.ਬੀ. ਦੀ ਮਲਟੀ-ਮਿਲੀਅਨ ਡਾਲਰ ਦੀ ਵਚਨਬੱਧਤਾ ਦਾ ਸੁਆਗਤ ਕਰਨ ਤੇ ਮਾਣ ਹੈ। ਅਸੀਂ ਕੈਨੇਡਾ ਦੇ ਟ੍ਰਾਂਜ਼ਿਟ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਕਰ ਰਹੇ ਹਾਂ ਅਤੇ ਸਾਡਾ ਟੀਚਾ, ਅਗਲੇ ਛੇ ਸਾਲਾਂ ਵਿੱਚ ਬ੍ਰੈਂਪਟਨ ਦੀਆਂ ਸੜਕਾਂ ਤੇ 450 ਜ਼ੀਰੋ-ਨਿਕਾਸੀ ਬੱਸਾਂ ਖਰੀਦਣ ਦਾ ਹੈ।

ਬ੍ਰੈਪਟਨ ਇੱਕ ਗ੍ਰੀਨ ਸਿਟੀ ਹੈ, ਅਤੇ ਇਕੱਠੇ ਮਿਲ ਕੇ, ਅਸੀਂ ਸਾਡੇ ਕਾਰਬਨ ਫੁੱਟਪ੍ਰਿੰਟ ਨੂੰ ਘਟਾ ਸਕਦੇ ਹਾਂ ਅਤੇ ਸ਼ਹਿਰ ਨੂੰ ਹੋਰ ਵੀ ਵੱਧ ਆਧੁਨਿਕ ਅਤੇ ਸਥਿਰ ਬਣਾ ਸਕਦੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਪਟਨ

“ਇਹ ਇੱਕ ਮਹੱਤਵਪੂਰਣ ਵਚਨਬੱਧਤਾ ਹੈ। ਬ੍ਰੈਪਟਨ ਸਾਡੇ ਟ੍ਰਾਂਸਪੋਰਟੇਸ਼ਨ ਪਹਿਲਕਦਮੀਆਂ ਵਿੱਚ ਲੀਡਰ ਹੈ ਅਤੇ ਟ੍ਰਾਂਜ਼ਿਟ ਦੇ ਪ੍ਰਤੀ ਇਹ ਵਚਨਬੱਧਤਾ, ਸਾਡੇ ਨਿਵਾਸੀਆਂ ਦੀ ਜੀਵਨ ਕੁਆਲਿਟੀ ਵਿੱਚ ਸੁਧਾਰ ਕਰੇਗੀ। ਸਾਡੇ ਟ੍ਰਾਂਜ਼ਿਟ ਨੈੱਟਵਰਕ ਦਾ ਇਲੈਕਟ੍ਰੀਫਿਕੇਸ਼ਨ, ਗ੍ਰੀਨ ਸਿਟੀ ਬਣਾਉਣ ਦੀ ਸਾਡੀ ਕਾਉਂਸਿਲ ਦੀ ਵਚਨਬੱਧਤਾ ਵਿੱਚ ਇੱਕ ਤਰਜੀਹ ਹੈ।”

- ਪਾਲ ਵਿਸੇਂਟੋ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਪਟਨ

“ਸੀ.ਆਈ.ਬੀ. ਦੀ ਵਚਨਬੱਧਤਾ, ਸਾਰਿਆਂ ਲਈ ਚੰਗੀ ਤਰ੍ਹਾਂ ਜੁੜਿਆ ਹੋਇਆ, ਸਥਿਰ ਅਤੇ ਉਰਜਾ-ਪ੍ਰਭਾਵੀ ਟ੍ਰਾਂਸਪੋਰਟੇਸ਼ਨ ਸਿਸਟਮ ਅਤੇ ਵੱਧ ਗ੍ਰੀਨ ਸਿਟੀ ਬਣਾਉਣ ਦੇ ਸਿਟੀ ਦੇ ਸਮਰਪਣ ਦੀ ਹਿਮਾਇਤ ਕਰਦੀ ਹੈ। ਅਸੀਂ ਬ੍ਰੈਪਟਨ ਵਿੱਚ ਨਿਵੇਸ਼ ਲਿਆਉਣ ਲਈ ਸਾਡੇ ਸਟੇਕਹੋਲਡਰਾਂ ਦੇ ਨਾਲ ਕੰਮ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਪਟਨ

“ਜੇ ਵਾਧੇ ਸਥਿਰ ਯਾਤਰਾ ਮਾਡਲ ਉਪਲਬਧ ਕਰਾਉਂਦੇ ਹਨ, ਉਹ ਲੰਮੀ-ਮਿਆਦ ਦੇ ਵਿਕਾਸ ਅਤੇ ਸਿਹਤਮੰਦ ਅਤੇ ਜਿਓਏਗੋ ਕਮਿਊਨਿਟੀਜ਼ ਲਈ ਰੀਜਨ ਆਫ ਪੀਲ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਾਸਤੇ ਮਹੱਤਵਪੂਰਣ ਹਨ। 2027 ਤੱਕ 450 ਜ਼ੀਰੋ-ਨਿਕਾਸੀ ਬੱਸਾਂ ਦੀ ਬ੍ਰੈਪਟਨ ਟ੍ਰਾਂਜ਼ਿਟ ਦੀ ਖਰੀਦ ਵਿੱਚ ਸਹਾਇਤਾ ਲਈ ਕੈਨੇਡਾ ਇੰਫਰਾਸਟ੍ਰਕਚਰ ਬੈਂਕ ਤੋਂ 400 ਮਿਲੀਅਨ ਡਾਲਰ ਦੀ ਇਹ ਵਚਨਬੱਧਤਾ, ਉਸ ਪਹਿਲਕਦਮੀ ਦਾ ਸ਼ਾਨਦਾਰ ਉਦਾਹਰਨ ਹੈ, ਜਿਸਦਾ ਉਦੇਸ਼ ਅਜਿਹੇ ਤਰੀਕੇ ਨਾਲ ਵਾਧੇ ਦਾ ਪ੍ਰਬੰਧ ਕਰਨਾ ਹੈ, ਜੋ ਵਾਤਾਵਰਣ ਸਬੰਧੀ, ਸਮਾਜਿਕ ਅਤੇ ਆਰਥਿਕ ਸਥਿਰਤਾ ਨੂੰ ਤਰਜੀਹ ਦੇਵੇ।”

- ਨਾਂਡੋ ਐਨਿਕਾ (Nando Iannicca), ਰੀਜਨਲ ਚੇਅਰ

“ਮੈਨੂੰ ਖੁਸ਼ੀ ਹੈ ਕਿ ਸੀ.ਆਈ.ਬੀ., ਸਿਟੀ ਆਫ ਬ੍ਰੈਪਟਨ ਦੀ ਜੈਡ.ਬੀ.ਬੀ. ਪਹਿਲਕਦਮੀ ਵਿੱਚ ਵੱਡਾ ਨਿਵੇਸ਼ ਕਰ ਰਹੀ ਹੈ। ਸਾਡੀ ਭਾਈਵਾਲੀ, ਬ੍ਰੈਪਟਨ ਨੂੰ ਗ੍ਰੀਨ ਸਿਟੀ ਬਣਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਸਾਫ਼ ਪਬਲਿਕ ਟ੍ਰਾਂਸਪੋਰਟੇਸ਼ਨ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ। ਇਹ, ਮਿਊਨਿਸਿਪਲ ਇੰਫਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਵਿੱਚ ਤਬਦੀਲੀ ਲਿਆਉਣ ਦਾ ਇੱਕ ਸ਼ਾਨਦਾਰ ਮੌਕਾ ਹੈ। ਸੀ.ਆਈ.ਬੀ., ਅਜਿਹੇ ਨਿਵੇਸ਼ ਕਰਨਾ ਜਾਰੀ ਰੱਖੇਗਾ, ਜੋ ਕੈਨੇਡਾਵਾਸੀਆਂ ਲਈ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨ ਅਤੇ ਵੱਧ ਸਥਿਰ ਕਮਿਊਨਿਟੀਜ਼ ਦੀ ਹਿਮਾਇਤ ਕਰਦੇ ਹੋਣ।”

- ਐਰਨ ਕੋਰੀ (Ehren Cory), ਪ੍ਰੈਜੀਡੈਂਟ ਅਤੇ ਸੀ.ਈ.ਓ., ਕੈਨੇਡਾ ਇੰਫਰਾਸਟ੍ਰਕਚਰ ਬੈਂਕ

“ਸਾਡੇ ਬੱਚਿਆਂ ਲਈ ਵੱਧ ਸਾਫ਼ ਹਵਾ, ਵੱਧ ਸ਼ਾਂਤ ਸੜਕਾਂ ਅਤੇ ਇੱਕ ਸੁਰੱਖਿਅਤ ਪਲੈਨੇਟ – ਇਹੀ ਸਾਡਾ ਟੀਚਾ ਹੈ। ਸਿਟੀ ਆਫ ਬ੍ਰੈਪਟਨ ਦੇ ਨਾਲ ਭਾਈਵਾਲੀ ਕਰਕੇ, ਕੈਨੇਡਾ ਇੰਫਰਾਸਟ੍ਰਕਚਰ ਬੈਂਕ, ਪੂਰੇ ਦੇਸ਼ ਵਿੱਚ 5,000 ਹੋਰ ਜ਼ੀਰੋ ਨਿਕਾਸੀ ਬੱਸਾਂ ਦੀ ਸਾਡੀ ਵਚਨਬੱਧਤਾ ਦੇ ਪ੍ਰਤੀ, ਬ੍ਰੈਪਟਨ ਦੀਆਂ ਸੜਕਾਂ ਤੇ 450 ਨਵੀਆਂ ਜ਼ੀਰੋ-ਨਿਕਾਸੀ ਬੱਸਾਂ ਲਿਆਉਣ ਵਿੱਚ ਮਦਦ ਕਰੇਗਾ। ਇਹ ਚੰਗੀਆਂ ਨੈਕਰੀਆਂ ਪੈਦਾ ਕਰਕੇ ਅਤੇ ਅਰਥਚਾਰੇ ਨੂੰ ਬਹਾਲ ਕਰਕੇ, ਜਲਵਾਯੂ ਸਬੰਧੀ ਤਬਦੀਲੀ ਨਾਲ ਨਿਪਟ ਕੇ ਅਤੇ ਵੱਧ ਸਮੂਲੀਅਤ ਵਾਲੀਆਂ ਕਮਿਊਨਿਟੀਜ਼ ਬਣਾ ਕੇ, ਸਾਡੇ ਕੈਨੇਡਾਵਾਸੀਆਂ ਲਈ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨ ਦੀ, ਕੈਨੇਡਾ ਸਰਕਾਰ ਦੀ ਯੋਜਨਾ ਦਾ ਹਿੱਸਾ ਹੈ।”

- ਸਨਮਾਨਯੋਗ ਕੈਥਰੀਨ ਮਕੈਨਾ (Catherine McKenna), ਮਿਨਿਸਟਰ ਆਫ ਇੰਫਰਾਸਟ੍ਰਕਚਰ ਐਂਡ ਕਮਿਊਨਿਟੀਜ਼

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Prabhjot.Kainth@brampton.ca

ਜੂਲੀ ਡੇਜਰਡਿਨਸ (Julie Desjardins)

ਕੈਨੇਡਾ ਇੰਫਰਾਸਟ੍ਰਕਚਰ ਬੈਂਕ

514-963-3478 | jdesjardins@cib-bic.ca